

ਅਤਿ-ਖਰਾਬ ਮੌਸਮ

ਸੰਖੇਪ ਝਾਤ

ਗਰਜਵੇਂ ਤੂਫਾਨ, ਭਾਰੀ ਬਾਰਸ਼, ਗੜੇ, ਤੇਜ਼ ਹਵਾਵਾਂ, ਉੱਡਦੀ ਬਰਫ, ਬਰਫੀਲਾ ਤੂਫਾਨ ਅਤੇ ਬਰਫੀਲੀਆਂ ਹਨੇਰੀਆਂ ਤੇਜ਼ੀ ਨਾਲ ਪੈਦਾ ਹੋ ਸਕਦੇ ਹਨ ਅਤੇ ਜ਼ਿੰਦਗੀ ਅਤੇ ਪ੍ਰਾਪਰਟੀ ਲਈ ਖਰਾਬ ਬਣ ਸਕਦੇ ਹਨ। ਬਹੁਤ ਤੇਜ਼ ਹਨੇਰੀਆਂ ਐਲਬਰਟਾ ਭਰ 'ਚ ਅਕਸਰ ਆਉਂਦੀਆਂ ਹਨ ਅਤੇ ਉਹ ਅਨੁਮਾਨਹੀਣ ਹੋ ਸਕਦੀਆਂ ਹਨ।

ਤੂਫਾਨ ਤੋਂ ਪਹਿਲਾਂ

ਜਦੋਂ ਮੌਸਮ ਅਤਿ-ਖਰਾਬ ਹੋ ਜਾਂਦਾ ਹੈ, ਇਕ ਐਮਰਜੈਂਸੀ ਪਲੈਨ ([emergency plan](#)) ਦਾ ਬਣੀ ਹੋਣਾ ਚੰਗੀ ਗੱਲ ਹੈ। ਜਿੰਨ੍ਹਾਂ ਥਾਵਾਂ 'ਤੇ ਤੁਸੀਂ ਬਹੁਤ ਜਾਂਦੇ ਹੋ, ਉਨ੍ਹਾਂ 'ਚੋਂ ਪਨਾਹ ਲੈਣ ਲਈ ਇਕ ਚੁਣੇ ਜੇ ਸਭ ਤੋਂ ਵਧੀਆ ਹੈ ਅਤੇ ਇਸ ਥਾਂ ਬਾਰੇ ਉਨ੍ਹਾਂ ਸਾਰਿਆਂ ਨੂੰ ਦੱਸੋ, ਜਿਹੜੇ ਤੁਹਾਡੇ ਕਰੀਬ ਹਨ। ਆਪਣੇ ਮਿੱਤਰਾਂ, ਪਿਆਰਿਆਂ ਅਤੇ ਨਾਲ ਕੰਮ ਕਰਨ ਵਾਲੇ ਸਾਰਿਆਂ ਨੂੰ ਦੱਸੋ ਕਿ ਤੁਸੀਂ ਕਿੱਥੇ ਜਾ ਰਹੇ ਹੋ ਅਤੇ ਤੁਸੀਂ ਉੱਥੇ ਕਿਵੇਂ ਪੁੱਜਣਾ ਹੈ, ਅਤੇ ਜੇਕਰ ਹਨੇਰੀ ਦੌਰਾਨ ਤੁਸੀਂ ਅੱਡ ਅੱਡ ਹੋ ਜਾਂਦੇ ਹੋ ਤਾਂ ਇਕ ਦੂਜੇ ਨਾਲ ਸੰਪਰਕ 'ਚ ਕਿਵੇਂ ਰਹਿਣਾ ਹੈ।

- ਇਕ [emergency kit](#) ਬਣਾ ਕੇ ਰੱਖੋ ਜਿਹੜੀ ਸਮਾਨ, ਜਿਵੇਂ ਕਿ ਪਾਣੀ, ਖਾਧ-ਪਦਾਰਥ, ਬੈਟਰੀ ਨਾਲ ਚੱਲਣ ਵਾਲਾ/ਕਰੈਕ ਰੇਡੀਉ/ਫਲੈਸ਼ਲਾਈਟ ਜਾਂ [Weatheradio](#), ਉਸ ਸੂਰਤ ਲਈ, ਜੇਕਰ ਬਿਜਲੀ ਬੰਦ ਹੋ ਜਾਵੇ।
- ਜੇਕਰ ਤੁਹਾਡੇ ਕੋਲ ਗੱਡੀ ਹੈ ਤਾਂ ਉਸ ਦੀ ਟੈਂਕੀ ਭਰੀ ਰੱਖੋ, ਅਜਿਹੀ ਸੂਰਤ ਲਈ ਕਿ ਜੇ ਫਿਊਲ ਸਟੇਸ਼ਨਾਂ ਦੀ ਬਿਜਲੀ ਚਲੀ ਜਾਵੇ ਜਾਂ ਉਹ ਬੰਦ ਹੋ ਜਾਣ। ਇਕ [vehicle kit](#) ਕੋਲ ਰੱਖੋ ਅਤੇ ਉਸ 'ਚ ਇਕ ਵਾਧੂ ਫੋਨ ਚਾਰਜਰ, ਨਾਲ ਜ਼ਰੂਰੀ ਅਡੈਪਟਰ ਪਾ ਕੇ ਰੱਖੋ।
- ਜੇਕਰ ਤੁਸੀਂ ਬਾਹਰਵਾਰ ਹੋ, ਤਾਂ ਉਨ੍ਹਾਂ ਸਾਰੀਆਂ ਚੀਜ਼ਾਂ ਨੂੰ ਸੰਭਾਲ ਲਉ ਜਿਹੜੀਆਂ ਉੱਡ ਕੇ ਜਾ ਸਕਦੀਆਂ ਜਾਂ ਪਾਟ ਸਕਦੀਆਂ ਹਨ। ਸੱਟਾਂ ਲੱਗਣ ਜਾਂ ਨੁਕਸਾਨ ਦੇ ਖਤਰੇ ਨੂੰ ਘਟਾਉਣ ਲਈ ਸੁੱਕੀਆਂ ਟਾਹਣੀਆਂ ਛਾਂਗ ਦਿਉ ਅਤੇ ਸੁੱਕੇ ਦਰਖਤਾਂ ਨੂੰ ਕੱਟ ਦਿਉ।
- ਜੇਕਰ ਅੰਦਰਵਾਰ ਹੋ, ਤਾਂ ਆਪਣੀਆਂ ਖਿੜਕੀਆਂ, ਬਲਾਈਂਡ ਅਤੇ ਪਰਦੇ ਬੰਦ ਕਰ ਲਉ।
- ਜੇਕਰ ਤੁਸੀਂ ਕਿਸੇ ਗੱਡੀ 'ਚ ਹੋ, ਤਾਂ ਦਰਖਤਾਂ ਅਤੇ ਬਿਜਲੀ ਦੀਆਂ ਤਾਰਾਂ ਤੋਂ ਪਰ੍ਹਾਂ ਪਾਰਕ ਕਰੋ ਤਾਂ ਕਿ ਕਿਤੇ ਉਹ ਤੁਹਾਡੇ ਉੱਪਰ ਨਾ ਡਿੱਗ ਪੈਣ।

ਪਤਾ ਰੱਖੋ ਕਿ ਕਿਸੇ ਐਮਰਜੈਂਸੀ ਦੌਰਾਨ ਤੁਹਾਡੀ ਕਮਿਊਨਿਟੀ ਕਿਹੜੀ ਥਾਂ 'ਤੇ ਜ਼ਰੂਰੀ ਜਾਣਕਾਰੀ ਅਤੇ ਅੱਪਡੇਟਾਂ ਪਾਵੇਗੀ, ਅਤੇ ਜ਼ਰੂਰੀ, ਜ਼ਿੰਦਗੀ-ਬਚਾਉ

ਚਿਤਾਵਨੀਆਂ ਵਾਸਤੇ [Alberta Emergency Alert](#) ਐਪ ਡਾਊਨਲੋਡ ਕਰਨਾ ਯਕੀਨੀ ਬਣਾਉ।

ਜਦੋਂ ਲੋਕੀਂ ਆਪਣੀ ਵੱਧ ਤੋਂ ਵੱਧ ਯੋਗਤਾ ਅਨੁਸਾਰ ਤਿਆਰ ਹੁੰਦੇ ਹਨ, ਇਸ ਨਾਲ ਫਸਟ ਰਿਸਪਾਂਡਰਾਂ, ਜਿਵੇਂ ਕਿ ਪੁਲਿਸ, ਫਾਇਰ ਅਤੇ ਐਂਬੂਲੈਂਸ ਨੂੰ ਐਮਰਜੈਂਸੀ ਅਤੇ ਉਨ੍ਹਾਂ ਨੂੰ ਸਹਾਇਤਾ ਪ੍ਰਦਾਨ ਕਰਨ 'ਤੇ ਧਿਆਨ ਕੇਂਦਰਤ ਕਰਨ ਦਾ ਮੌਕਾ ਮਿਲ ਜਾਂਦਾ ਹੈ, ਜਿੰਨ੍ਹਾਂ ਨੂੰ ਸਭ ਤੋਂ ਵੱਧ ਲੋੜ ਹੁੰਦੀ ਹੈ।

ਵਿੱਤੀ ਤਿਆਰੀ

- ਆਪਣੀਆਂ ਵਿਸ਼ੇਸ਼ ਜ਼ਰੂਰਤਾਂ ਬਾਰੇ ਕਿਸੇ ਇੰਸ਼ੂਰੈਂਸ ਏਜੰਟ ਨਾਲ ਗੱਲ ਕਰੋ।
- ਆਪਣੀ ਇੰਸ਼ੂਰੈਂਸ ਪਾਲਿਸੀ ਬਾਰੇ ਜਾਣੋ। ਯਕੀਨੀ ਬਣਾਉ ਕਿ ਤੁਹਾਡਾ ਘਰ, ਗੱਡੀ, ਬਿਜ਼ਨਸ ਅਤੇ ਸਮਾਨ ਸੁਰੱਖਿਅਤ ਕੀਤੇ ਹੋਏ ਹਨ।
- ਜੇਕਰ ਸੰਭਵ ਹੋਵੇ ਤਾਂ ਇਕ ਐਮਰਜੈਂਸੀ ਸੇਵਿੰਗ ਅਕਾਊਂਟ ਰੱਖੋ ਜਿਸ ਵਿੱਚੋਂ ਟੈਂਪਰੇਰੀ ਖਰਚੇ ਕੀਤੇ ਜਾ ਸਕਦੇ ਹੋਣ, ਜਦੋਂ ਤੁਸੀਂ ਆਪਣੇ ਘਰ 'ਚੋਂ ਬਾਹਰ ਹੋਵੋਗੇ।
- ਜੇਕਰ ਤੁਸੀਂ ਕਰ ਸਕਦੇ ਹੋਵੋ ਤਾਂ ਐਮਰਜੈਂਸੀ ਲਈ ਕੁਝ ਨਕਦੀ ਕੋਲ ਰੱਖੋ, ਕਿਸੇ ਹਾਲਤ 'ਚ ਜੇਕਰ ਬੈਂਕ ਸੇਵਾਵਾਂ ਉਪਲਬਧ ਨਾ ਹੋਣ।
- ਜੇਕਰ ਤੁਹਾਨੂੰ ਘਰੋਂ ਬਾਹਰ ਕੱਢ ਲਿਆ ਗਿਆ ਹੈ ਤਾਂ ਸਾਰੇ ਵਧੀਕ ਖਰਚਿਆਂ ਦੀਆਂ ਰਸੀਦਾਂ ਸੰਭਾਲ ਕੇ ਰੱਖੋ।
- ਆਪਣੇ ਸਾਰੇ ਸਮਾਨ ਦੀ ਇਕ [ਵਿਸਤ੍ਰਿਤ ਲਿਸਟ](#) ਤਿਆਰ ਕਰੋ।
- ਹੋਮ ਇੰਸ਼ੂਰੈਂਸ ਦਾ ਕਲੇਮ ਕਰਨ ਵਾਸਤੇ [7 ਪੜਾਵਾਂ](#) ਨੂੰ ਜਾਣੋ।

ਇੰਸ਼ੂਰੈਂਸ ਬਿਊਰੋ ਆਫ ਕੈਨੇਡਾ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਲਈ ਤਿਆਰ ਹੈ। ਉਨ੍ਹਾਂ ਨਾਲ askibcwest@ibc.ca 'ਤੇ ਈਮੇਲ ਰਾਹੀਂ ਜਾਂ 1-844-227-5422 'ਤੇ ਫੋਨ ਕਰਕੇ ਸੰਪਰਕ ਕਰੋ। ਇੰਸ਼ੂਰੈਂਸ ਤਿਆਰੀ ਬਾਰੇ ਵਧੇਰੇ ਜਾਣਕਾਰੀ ਲਈ [ibc.ca](#) ਵੇਖੋ।

ਸਥਾਨ ਖਾਲੀ ਕਰਨ ਦੀਆਂ ਚਿਤਾਵਨੀਆਂ ਅਤੇ ਹੁਕਮ

ਕੁਝ ਐਮਰਜੈਂਸੀਆਂ ਅਧਿਕਾਰੀਆਂ ਨੂੰ ਸਥਾਨ ਖਾਲੀ ਕਰਨ ਲਈ ਚਿਤਾਵਨੀਆਂ ਜਾਂ ਖਾਲੀ ਕਰਨ ਦੇ ਹੁਕਮ ਜਾਰੀ ਕਰਨ ਤੱਕ ਲੈ ਜਾਂਦੀਆਂ ਹਨ।

- **ਖਾਲੀ ਕਰਨ ਦੀਆਂ ਚਿਤਾਵਨੀਆਂ** ਲੋਕਾਂ ਨੂੰ ਕਿਸੇ ਸੰਭਾਵੀ ਜਾਂ ਮੌਜੂਦਾ ਖਤਰੇ ਬਾਰੇ ਅਗਾਊਂ ਸੂਚੇਤ ਕਰਦੀਆਂ ਹਨ। ਖਾਲੀ ਕਰਨ ਦੀ ਕੋਈ ਚਿਤਾਵਨੀ ਅਗਾਂਹ ਖਾਲੀ ਕਰਨ ਦੇ ਹੁਕਮ ਤੱਕ ਪਹੁੰਚ ਸਕਦੀ ਹੈ। ਜੇਕਰ ਕੋਈ ਚਿਤਾਵਨੀ ਜਾਰੀ ਹੁੰਦੀ ਹੈ ਤਾਂ ਤੁਹਾਨੂੰ ਸਥਾਨ ਖਾਲੀ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ।

ਤਿਆਰ ਹੋਵੋ: alberta.ca/emergency-preparedness.aspx

ਕਾਪੀਰਾਈਟ 2021 ਗਵਰਨਮੈਂਟ ਆਫ ਐਲਬਰਟਾ | ਮਈ 2021 | ਮਿਊਂਸਿਪਲ ਅਫੇਅਰਜ਼

Classification: Public - Punjabi



- ਖਾਲੀ ਕਰਨ ਦੇ ਹੁਕਮ ਉਦੋਂ ਜਾਰੀ ਕੀਤੇ ਜਾਂਦੇ ਹਨ ਜਦੋਂ ਲੋਕਾਂ ਨੂੰ ਉਨ੍ਹਾਂ ਦੀ ਸੁਰੱਖਿਆ ਲਈ ਜ਼ਰੂਰੀ ਤੌਰ 'ਤੇ ਉਥੋਂ ਨਿਕਲਣਾ ਪੈਣਾ ਹੁੰਦਾ ਹੈ।

ਜਦੋਂ ਕਿੱਟ ਤਿਆਰ ਕਰ ਰਹੇ ਹੋਵੋ ਤਾਂ ਬੱਚਿਆਂ, ਵਿਸ਼ੇਸ਼ ਜ਼ਰੂਰਤਾਂ ਵਾਲੇ ਵਿਅਕਤੀਆਂ ਅਤੇ ਪਾਲਤੂਆਂ ਲਈ ਜ਼ਰੂਰੀ ਵਸਤਾਂ ਪਾਉਣੀਆਂ ਯਾਦ ਰੱਖੋ।

ਤੂਫਾਨ ਦੇ ਦੌਰਾਨ

- ਅਤਿ ਦੀਆਂ ਤੇਜ਼ ਹਵਾਵਾਂ 'ਚ ਬੇਸਮੈਂਟ 'ਚ ਜਾਂ ਬਿਲਡਿੰਗ ਦੀ ਸਭ ਤੋਂ ਹੇਠਲੀ ਮੰਜਲ 'ਤੇ ਵਿਚਕਾਰ ਕਿਸੇ ਨਿੱਕੇ ਜਿਹੇ ਕਮਰੇ ਦੇ ਅੰਦਰ ਚਲੇ ਜਾਵੋ, ਜਿਵੇਂ ਕਿ ਕਲਾਜ਼ਿਟ, ਬਾਥਰੂਮ, ਜਾਂ ਹਾਲਵੇਅ। ਜੇਕਰ ਇਸ ਤਰ੍ਹਾਂ ਨਾ ਹੋ ਸਕਦਾ ਹੋਵੇ ਤਾਂ ਪੌੜੀਆਂ ਜਾਂ ਕਿਸੇ ਮਜ਼ਬੂਤ ਮੇਜ਼ ਥੱਲੇ ਵੜੋ ਜਾਓ ਅਤੇ ਕੋਈ ਨਰਮ ਚੀਜ਼, ਜਿਵੇਂ ਗੱਦੀ ਜਾਂ ਮੈਟਰੈੱਸ ਆਪਣਾ ਸਿਰ ਸੁਰੱਖਿਅਤ ਰੱਖਣ ਲਈ ਉੱਪਰ ਲੈ ਲਓ।
- ਖਿੜਕੀਆਂ, ਦਰਵਾਜ਼ਿਆਂ, ਬਾਹਰਲੀਆਂ ਕੰਧਾਂ ਅਤੇ ਫਾਇਰਪਲੇਸਾਂ ਤੋਂ ਦੂਰ ਰਹੋ। ਵੱਡੀ, ਬੇਸਹਾਰਾ ਛੱਤ ਵਾਲੀਆਂ ਬਿਲਡਿੰਗਾਂ, ਜਿਵੇਂ ਐਰੀਨੇ, ਸੁਪਰਮਾਰਕੀਟਾਂ ਅਤੇ ਤਬੇਲਿਆਂ ਤੋਂ ਦੂਰ ਰਹੋ।
- ਤੁਸੀਂ ਉਸ ਪਨਾਹ ਲੈਣ ਵਾਲੇ ਥਾਂ 'ਚ ਜਾ ਸਕਦੇ ਹੋ ਜਿਹੜਾ ਤੁਸੀਂ ਅਤੇ ਤੁਹਾਡੇ ਪਿਆਰਿਆਂ ਨੇ ਆਪਣੀ ਐਮਰਜੈਂਸੀ ਯੋਜਨਾ 'ਚ ਚੁਣਿਆ ਸੀ।
- ਆਪਣੇ ਸਥਾਨਕ ਅਧਿਕਾਰੀਆਂ ਵੱਲੋਂ ਮਿਲਦੀਆਂ ਅੱਪਡੇਟਾਂ ਨੂੰ ਸੁਣਦਿਆਂ ਹੋਇਆਂ ਅੱਪ ਟੂ ਡੇਟ ਹੋ ਕੇ ਰਹੋ।
- ਜੇਕਰ ਤੁਸੀਂ ਕਿਤੇ ਪਾਣੀ ਉੱਪਰ ਹੋ ਅਤੇ ਮੌਸਮ ਮਾੜਾ ਹੁੰਦਾ ਜਾਂਦਾ ਹੈ ਤਾਂ ਝਟਪਟ ਕੰਢੇ ਵੱਲ ਨੂੰ ਆ ਜਾਓ।

ਕਮਿਊਨਿਟੀ

ਜਦੋਂ ਅਣਕਿਆਸੀਆਂ ਸਥਿਤੀਆਂ ਪੈਦਾ ਹੋ ਜਾਣ, ਤਾਂ ਤੁਹਾਡੇ ਆਲੇ ਦੁਆਲੇ ਦੇ ਲੋਕ, ਜਿਵੇਂ ਆਂਢੀ-ਗੁਆਂਢੀ, ਨਾਲ ਕੰਮ ਕਰਨ ਵਾਲੇ ਅਤੇ ਮਿੱਤਰ ਦੇਸਤ ਅਕਸਰ ਮੌਕੇ 'ਤੇ ਪੁੱਜਣ ਵਾਲੇ ਪਹਿਲੇ ਲੋਕ ਹੁੰਦੇ ਹਨ। ਜੇਕਰ ਤੁਹਾਡੇ ਗੁਆਂਢ ਭਾਈਚਾਰੇ 'ਚ ਕੁਝ ਵਾਪਰ ਜਾਂਦਾ ਹੈ, ਤਾਂ ਆਪਣੇ ਆਪ ਕੋਲੋਂ ਇਹ ਸਵਾਲ ਪੁੱਛੋ:

- ਕਿਸ ਨੂੰ ਵਧੀਕ ਸਹਾਇਤਾ ਦੀ ਲੋੜ ਹੋ ਸਕਦੀ ਹੈ?
- ਤੁਸੀਂ ਕਿਸ ਨੂੰ ਆਪਣੇ ਪਾਲਤੂਆਂ ਦਾ ਧਿਆਨ ਰੱਖਣ ਲਈ ਆਖ ਸਕਦੇ ਹੋ?
- ਫਸਟ ਏਡ ਵਾਸਤੇ ਸਰਟੀਫਾਈਡ ਕੌਣ ਹੈ?

ਆਪਣੀ ਕਮਿਊਨਿਟੀ 'ਚ ਲੋਕਾਂ ਨਾਲ ਜਾਣ-ਪਛਾਣ ਹਰ ਇਕ ਲਈ ਸਹਾਇਕ ਹੋ ਸਕਦੀ ਹੈ। ਜੇਕਰ ਤੁਹਾਡੀ ਪਹਿਲਾਂ ਆਪਣੇ ਆਂਢੀਆਂ-ਗੁਆਂਢੀਆਂ ਨਾਲ ਜਾਣ-ਪਛਾਣ ਨਹੀਂ ਬਣੀ ਹੋਈ, ਤਾਂ ਉਨ੍ਹਾਂ ਤੱਕ ਪਹੁੰਚ ਕਰਨ ਅਤੇ ਸਬੰਧ ਬਣਾਉਣ 'ਤੇ ਵਿਚਾਰ ਕਰੋ।

ਤੂਫਾਨ ਉਪਰੰਤ

ਅਤਿ-ਖਰਾਬ ਮੌਸਮ ਮਨੁੱਖਾਂ ਅਤੇ ਪ੍ਰਾਪਰਟੀਆਂ 'ਤੇ ਵੱਡਾ ਅਸਰ ਪਾ ਸਕਦਾ ਹੈ। ਜਿਹੜੇ ਕਦਮ ਤੁਸੀਂ ਤੂਫਾਨ ਤੋਂ ਉਪਰੰਤ ਚੁੱਕਣੇ ਹਨ ਉਹ ਉਨੇ ਹੀ ਮਹੱਤਵਪੂਰਨ ਹਨ ਜਿੰਨੇ ਕਿ ਤੂਫਾਨ ਤੋਂ ਪਹਿਲਾਂ ਜਾਂ ਤੂਫਾਨ ਦੌਰਾਨ ਚੁੱਕੇ ਜਾਣ ਵਾਲੇ ਕਦਮ।

- ਜੇਕਰ ਤੁਹਾਡਾ ਘਰ ਖਾਲੀ ਕਰਵਾਇਆ ਗਿਆ ਹੈ ਤਾਂ ਉਨ੍ਹਾਂ ਚਿਰ ਉਸ 'ਚ ਵਾਪਸ ਨਾ ਆਓ, ਜਿੰਨਾਂ ਚਿਰ ਤੁਹਾਨੂੰ ਦੱਸਿਆ ਨਹੀਂ ਜਾਂਦਾ ਕਿ ਇੰਜ ਕਰਨਾ ਸੁਰੱਖਿਅਤ ਹੈ।
- ਜੇਕਰ ਬਾਰਸ਼ ਹੋਣ ਨਾਲ ਤੁਹਾਡੇ ਪਾਣੀ ਭਰ ਗਿਆ ਹੈ ਅਤੇ ਬਿਜਲੀ ਦਾ ਮੋਨ ਸਵਿੱਚ ਬੰਦ ਨਹੀਂ ਕੀਤਾ ਗਿਆ ਤਾਂ ਉਨ੍ਹਾਂ ਚਿਰ ਅੰਦਰ ਨਾ ਵੜੋ ਜਿੰਨਾਂ ਚਿਰ ਕਿਸੇ ਕੁਆਲੀਫਾਈਡ ਇਲੈਕਟ੍ਰੀਸ਼ੀਅਨ ਵੱਲੋਂ ਇਹ ਨਹੀਂ ਮਿਥਿਆ ਜਾਂਦਾ ਕਿ ਇੰਜ ਕਰਨਾ ਸੁਰੱਖਿਅਤ ਹੈ।
- ਜੇਕਰ ਤੁਹਾਨੂੰ ਬਣਤ ਦੇ ਕਿਸੇ ਹਿੱਸੇ ਨੂੰ ਨੁਕਸਾਨ ਹੋਣ ਦਾ ਸ਼ੱਕ ਹੈ ਤਾਂ ਅੰਦਰ ਮੁੜ-ਦਾਖਲ ਹੋਣ ਪਹਿਲਾਂ ਇਹ ਯਕੀਨੀ ਬਣਾਉਣ ਲਈ ਕਿਸੇ ਪ੍ਰੋਫੈਸ਼ਨਲ ਦੀ ਰਾਇ ਲੈ ਲਓ ਕਿ ਇੰਜ ਕਰਨਾ ਸੁਰੱਖਿਅਤ ਹੈ।
- ਨੁਕਸਾਨ-ਗ੍ਰਸਤ ਬਿਲਡਿੰਗਾਂ, ਜਿਵੇਂ ਘਰ ਅਤੇ ਕੰਮ ਵਾਲੀਆਂ ਥਾਵਾਂ, ਮਨੁੱਖੀ ਸਿਹਤ ਨੂੰ ਸੁਰੱਖਿਅਤ ਕਰਨ ਅਤੇ ਅਗਾਂਹ ਹੋਣ ਵਾਲੇ ਨੁਕਸਾਨ ਦੀ ਰੋਕਥਾਮ ਲਈ, ਜਿੰਨੀ ਜਲਦੀ ਸੰਭਵ ਹੋ ਸਕੇ ਪੁਨਰ-ਸਥਾਪਤ ਕਰ ਲੈਣੀਆਂ ਚਾਹੀਦੀਆਂ ਹਨ।
- ਇਸ ਗੱਲ 'ਤੇ ਨਿਰਭਰ ਕਰਦਿਆਂ ਕਿ ਤੁਸੀਂ ਕਿੱਥੇ ਰਹਿੰਦੇ ਹੋ, ਤੁਹਾਡੀ ਸਥਾਨਕ ਜਾਂ ਸੂਬਾਈ ਇੰਸਪੈਕਸ਼ਨ ਅਥਾਰਿਟੀਆਂ ਕੁਝ ਖਾਸ ਯੂਟਿਲਿਟੀਆਂ ਨੂੰ ਮੁੜ ਕੁਨੈਕਟ ਕਰ ਸਕਣ ਤੋਂ ਪਹਿਲਾਂ ਜ਼ਰੂਰੀ ਪ੍ਰਮਿੱਟ ਜਾਰੀ ਕਰਨ ਲਈ ਜ਼ਿੰਮੇਵਾਰ ਹੋ ਸਕਦੀਆਂ ਹਨ।
- ਤੂਫਾਨ ਦੇ ਅਸਰਾਂ 'ਤੇ ਵਿਚਾਰ ਕਰੋ ਅਤੇ ਅਗਲੀ ਵਾਰੀ ਵਾਸਤੇ ਵਧੇਰੇ ਚੰਗੀ ਤਰ੍ਹਾਂ ਤਿਆਰ ਹੋਣ ਲਈ ਕਦਮ ਚੁੱਕੋ।

ਵਧੇਰੇ ਜਾਣਕਾਰੀ ਲਈ

ਹੇਠ ਲਿਖਿਆਂ ਬਾਰੇ ਸਾਡੀਆਂ ਹੋਰ ਤੱਥ ਸੀਟਾਂ ਪੜ੍ਹੋ:

- ਬਰਫੀਲੇ ਤੂਫਾਨ, ਬਰਫੀਲੀ ਬਾਰਸ਼ ਅਤੇ ਬਰਫੀਲੀਆਂ ਹਨੇਰੀਆਂ
- ਗਰਜਵੇਂ ਤੂਫਾਨ, ਅਸਮਾਨੀ ਬਿਜਲੀ ਅਤੇ ਗੜੇ
- ਖਤਰੇ ਵਿਸ਼ੇਸ਼ ਲਈ ਤਿਆਰੀ, ਜਿਸ 'ਚ ਜੰਗਲੀ ਅੱਗ, ਹੜ੍ਹ, ਬਿਜਲੀ ਅਤੇ ਪਾਣੀ ਦੀ ਬੰਦੀਅਤੇ ਹੋਰ ਬਾਰੇ ਜਾਣਕਾਰੀ ਸ਼ਾਮਲ ਹੈ।

ਤੁਸੀਂ ਤਿਆਰੀ ਬਾਰੇ ਵਧੇਰੇ ਜਾਣਕਾਰੀ **Alberta.ca** ਅਤੇ

Environment and Climate Change Canada ਤੋਂ ਲੈ ਸਕਦੇ ਹੋ।

ਤਿਆਰ ਹੋਵੋ: alberta.ca/emergency-preparedness.aspx

ਕਾਪੀਰਾਈਟ 2021 ਗਵਰਨਮੈਂਟ ਆਫ ਐਲਬਰਟਾ | ਮਈ 2021 | ਮਿਊਂਸਿਪਲ ਅਫੇਅਰਜ਼

Classification: Public - Punjabi

Alberta